

ਕੀਰਤਨ ਪਰੰਪਰਾ ਵਿੱਚ ਅਵਨੱਧ ਸਾਜ਼

ਪ੍ਰਤੀਪ ਸਿੰਘ

ਸੰਨੀ ਓਬਰਾਏ ਵਿਵੇਕ ਸਦਨ :
ਐਡਵਾਂਸ ਇੰਸਟੀਚਿਊਟ ਆਫ ਸੋਸਲ ਸਾਇੰਸਜ਼
ਸ੍ਰੀ ਅਨੰਦਪੁਰ ਸਾਹਿਬ

ਸਮੇਂ ਦਾ ਹਾਣੀ ਬਣਦਿਆਂ ਉਸ ਦੇ ਵਹਾਅ ਵਿੱਚ ਵਹਿ ਕੇ ਮਨੁੱਖ ਵਿਕਾਸ ਰੂਪ ਵਿੱਚ ਉਸੇ ਵੱਲ ਵਧਦਾ ਹੈ। ਜਿੰਦਗੀ ਜਿਉਣ ਦੇ ਅਰਥ ਵੀ ਬਦਲਦੇ ਹਨ ਅਤੇ ਵਿਸ਼ਾਲ ਹੁੰਦੇ ਚਲੇ ਜਾਂਦੇ ਹਨ। ਪੁਰਾਤਨਤਾ ਵਿੱਚ ਬੰਨ੍ਹੇ ਰਹਿਣਾ ਅਤੇ ਸਮੇਂ ਦੇ ਨਾਲ ਕਦਮ ਮਿਲਾਉਣ ਵਿੱਚ ਝਿਜਕਣਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ। ਇਹ ਕੁਦਰਤੀ ਵਰਤਾਰੇ ਵਿੱਚ ਇੱਕ ਰੁਕਾਵਟ ਪਾਉਣਾ ਹੈ। ਯੁੱਗ ਬਦਲਣ ਦੇ ਨਾਲ ਹਰ ਸੈਅ ਬਦਲਦੀ ਰਹਿੰਦੀ ਹੈ ਅਜਿਹੇ ਵਿੱਚ ਸੰਗੀਤ ਕਲਾ ਕਿਵੇਂ ਅਛੂਤੀ ਰਹਿ ਸਕਦੀ ਹੈ? ਸੰਗੀਤ ਦੇ ਨਾਲ ਨਾਲ ਸਾਜ਼ਾਂ ਉੱਤੇ ਵੀ ਇਸ ਕੁਦਰਤੀ ਵਰਤਾਰੇ ਦਾ ਅਸਰ ਪੈਣਾ ਸੁਭਾਵਿਕ ਹੀ ਹੈ। ਸਮੇਂ ਅਤੇ ਸੋਚ ਵਿੱਚ ਆਏ ਬਦਲਾਵਾਂ ਕਾਰਨ ਸੰਗੀਤ ਵਿੱਚ ਵੀ ਬਦਲਾਅ ਵੇਖਣ ਨੂੰ ਮਿਲਦਾ ਹੈ।

ਸੰਗੀਤਕ ਵਿਸ਼ਵੀ ਕਲਾ ਹੈ ਅਤੇ ਇਸ ਦਾ ਮਨੁੱਖੀ ਜੀਵਨ ਨਾਲ ਗੁੜ੍ਹਾ ਨਾਤਾ ਹੈ। ਸੰਗੀਤ ਦੇ ਸੁਰ, ਤਾਲ ਅਤੇ ਲੈਅ ਲੈ ਹਨ। ਪਰੰਤੂ ਹਰ ਦੇਸ਼ ਦੇ ਲੋਕਾਂ ਦੀ ਪ੍ਰਕਿਰਤੀ, ਰੁਚੀ ਅਤੇ ਰੀਤੀ ਰਿਵਾਜ਼ਾਂ ਦੇ ਕਾਰਨ ਇਨ੍ਹਾਂ ਵਿੱਚ ਅੰਤਰ ਹੋ ਜਾਂਦਾ ਹੈ। ਸੰਗੀਤ ਕਲਾ ਦੇ ਪ੍ਰਮੁੱਖ ਅੰਗ ਹਨ: ਸੁਰ ਅਤੇ ਤਾਲ। ਤਾਲ ਗਾਇਨ ਅਤੇ ਵਾਦਨ ਨੂੰ ਮਾਪਣ ਦੀ ਇਕ ਵਿਧੀ ਹੈ। ਅਸੀਂ ਵੱਖ-ਵੱਖ ਸਾਜ਼ਾਂ ਰਾਹੀਂ ਲੈਅ ਤਾਲ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਸਾਡੇ ਸਰੀਰ ਵਿੱਚ ਕੁਦਰਤੀ ਤੌਰ 'ਤੇ ਪਹਿਲਾਂ ਤੋਂ ਹੀ ਮੌਜੂਦ ਹੈ। ਪ੍ਰਾਰੰਥ ਵਿਸ਼ਵ ਦੇ ਸੰਗੀਤ ਉੱਤੇ ਝਾਤ ਮਾਰ ਕੇ ਦੇਖਿਆ ਜਾਵੇ ਤਾਂ ਸੰਗੀਤ ਵਿੱਚ ਸਾਜ਼ਾਂ ਦਾ ਮਹੱਤਵ ਆਦਿ-ਕਾਲ ਤੋਂ ਅੱਜ ਤੱਕ ਕਾਇਮ ਹੈ।

ਸੰਗੀਤ ਵਿਸ਼ੇਸ਼ ਕਰ ਸਵਰ, ਲੈਅ, ਤਾਲ, ਰਾਗ ਅਤੇ ਵੱਖ- ਵੱਖ ਸਾਜ਼ਾਂ ਦਾ ਇਕ ਸੁੰਦਰ ਮਿਸ਼ਨ ਹੈ। ਅਨੇਕ ਪ੍ਰਕਾਰ ਦੇ ਪ੍ਰਚਲਿਤ ਸਾਜ਼ਾਂ ਅਤੇ ਉਨ੍ਹਾਂ ਦੀ ਚੋਣ ਦਾ ਗਾਇਨ ਜਾਂ ਵਾਦਨ ਸੈਲੀ ਦੇ ਰਸ ਨਾਲ ਗੁੜ੍ਹਾ ਸੰਬੰਧ ਹੈ। ਇਕ ਵਿਸ਼ੇਸ਼ ਸਾਜ਼ ਤੋਂ ਉਸਦੇ ਵਾਦਨ ਨਾਲ ਕਿਸੀ ਵਿਸ਼ੇਸ਼ ਸੈਲੀ ਜਾਂ ਰਸ ਦਾ ਅਨੁਭਵ ਤੁਰੰਤ ਹੋ ਜਾਂਦਾ ਹੈ। ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਐਸਾ ਪੈਗਾੰਬਰ ਹੋਵੇਗਾ ਜਿਸ ਨੇ ਆਪਣੇ ਉਦੇਸ਼ ਦੀ ਪੂਰਤੀ ਲਈ ਸੰਗੀਤ ਜਾਂ ਸਾਜ਼ ਨੂੰ ਨਾ ਅਪਣਾਇਆ ਹੋਵੇ ਗੁਰੂ ਘਰਾਂ ਵਿੱਚ ਪਖਾਵਜ ਦੇ ਪ੍ਰਯੋਗ ਬਾਰੇ ਜ਼ਿਕਰ ਪੈ। ਹਰਭਜਨ ਸਿੰਘ ਧਾਰੀਵਾਲ ਦੁਆਰਾ ਇੰਝ ਕੀਤਾ ਗਿਆ ਹੈ- 'ਇਤਿਹਾਸਿਕ ਗੁਰਦੁਆਰਿਆਂ ਵਿੱਚ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਰਾਤਨ ਕੀਰਤਨੀਆਂ/ ਰਬਾਬੀਆਂ ਵੱਲੋਂ ਵੀ ਪਖਾਵਜ ਦੇ ਸਾਥ ਨਾਲ ਕੀਰਤਨ ਕੀਤਾ ਜਾਂਦਾ ਸੀ।'¹

ਗੁਰਬਾਣੀ ਸੰਗੀਤ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਹਨ। ਗੁਰਬਾਣੀ ਸੰਗੀਤ ਭਾਰਤੀ ਸੰਗੀਤ ਦਾ ਹੀ ਅੰਗ ਹੈ। ਗੁਰਬਾਣੀ ਸੰਗੀਤ ਦਾ ਮੂਲ ਆਧਾਰ ਭਾਰਤੀ ਸੰਗੀਤ ਹੈ। ਕੀਰਤਨ ਸੈਲੀ ਸ਼ਬਦ ਪ੍ਰਾਨ ਹੈ, ਕੀਰਤਨ ਦੀ ਸੰਗਤ ਲਈ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਮਿਰਦੰਗ, ਪਖਾਵਜ਼, ਜੋੜੀ (ਤਬਲਾ), ਮੰਜੀਰਾ, ਢੋਲਕ ਅਤੇ ਤੰਬੂਰਾ ਆਦਿ ਸਾਜ਼ ਵਜਾਉਣ ਦੀ ਆਗਿਆ ਹੈ। ਗੁਰਮਤਿ ਸੰਗੀਤ ਵਿਚ ਸ਼ਬਦ-ਗਾਇਨ ਮੁੱਖ ਅਤੇ ਵਾਦਨ ਨੂੰ ਗਾਇਨ ਦੇ ਅਧੀਨ ਰੱਖਿਆ ਜਾਂਦਾ ਹੈ। 'ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਰਬਾਬ ਦੀ ਸੰਗਤ ਨਾਲ ਜਾਂ ਸੁਤੰਤਰ ਰੂਪ ਵਿਚ ਆਪ ਕੀਰਤਨ ਕਰਦੇ ਰਹੇ ਹਨ ਅਤੇ ਗੁਰੂ ਅਰਜਨ ਦੇਵ ਜੀ ਨੇ ਤਾਂ ਕਿੱਤੇਦਾਰ ਰਬਾਬੀਆਂ ਦੀ ਥਾਂ ਗੁਰੂ ਕੇ ਸਿੱਖਾਂ ਵਿਚ ਹੀ ਕੀਰਤਨਕਾਰ ਅਤੇ ਸੰਗੀਤਾਚਾਰੀਆ ਬਣਾਉਣ ਦੀ ਪ੍ਰਕਾ ਤੋਂਰੀ।²

ਗੁਰਬਾਣੀ ਸੰਗੀਤ ਵਿਚ ਪ੍ਰਥਮ ਅਤੇ ਪ੍ਰਮੁੱਖ ਸਾਜ਼ ਰਬਾਬ ਹੈ। ਇਸ ਤੋਂ ਉਪਰੰਤ ਗੁਰੂ ਅਮਰਦਾਸ ਜੀ ਨੇ ਸਾਰੰਦੇ ਦਾ ਆਵਿਸ਼ਕਾਰ ਕੀਤਾ। ਗੁਰੂ ਅਰਜਨ ਦੇਵ ਜੀ ਸਾਰੰਦਾ ਵਾਦਨ ਵਿਚ ਨਿਪੁੰਨ ਸਨ। ਆਧੁਨਿਕ ਕਾਲ ਵਿਚ ਕੁਝ ਕੀਰਤਨਕਾਰਾਂ ਨੇ ਤਾਊਸ ਅਤੇ ਦਿਲਰੁਬਾ ਨੂੰ ਵੀ ਅਪਣਾਇਆ। ਤਾਲ ਦੀ ਸੰਗਤੀ ਲਈ ਇਸ ਪ੍ਰਕਾ ਵਿਚ ਮਿਰਦੰਗ, ਪਖਾਵਜ਼, ਜੋੜੀ (ਤਬਲਾ) ਆਦਿ ਸਾਜ਼ ਵਰਤੋਂ ਵਿਚ ਲਿਆਂਦੇ ਗਏ ਹਨ।

ਭਾਈ ਕਾਨੂੰ ਸਿੰਘ ਨਾਭਾ ਰਚਿਤ ਮਹਾਨ ਕੋਸ਼ ਅਨੁਸਾਰ 'ਸਮੇਂ ਅਤੇ ਲੈਅ ਦੀ ਵੰਡ ਕਰਨ ਲਈ ਤਾਲੀ ਦੀ ਧੁਨ ਤਾਲ ਹੈ।'³ ਤਾਲ ਦੇ ਸਬੰਧ ਵਿਚ ਹੀ ਤਬਲਾ-ਪਖਾਵਜ਼ ਦੀ ਵਾਦਨ ਸੈਲੀ ਜਤਿ, ਗਤਿ ਤੇ ਸਾਥ ਬਾਰੇ ਭਾਈ ਕਾਹਨ ਸਿੰਘ ਨੇ ਜਾਣਕਾਰੀ ਦਿੱਤੀ ਹੈ। 'ਜਤਿ, ਗਤਿ, ਸਾਥ ਇਹ ਤਿੰਨੇ ਜੋੜੀ ਦੇ ਕਰਤਬ ਹਨ। ਜਿਸ ਵੇਲੇ ਸੱਜਾ ਹੋਵ ਗਤਿ ਦਾ ਕੰਮ ਕਰੇ ਅਤੇ ਖੱਬਾ ਹੱਥ ਸਾਥ ਵਜਾਏ ਤਾਂ ਉਸਨੂੰ ਜਤਿ ਕਹਿੰਦੇ ਹਨ। ਜਦੋਂ ਦੋਹਾਂ ਹੱਥਾਂ ਦੀਆਂ ਉੱਗਲੀਆਂ ਹਰਛ ਕੱਢਣ ਅਤੇ ਆਵਾਜ਼ ਵੀ ਨਰਮ ਨਰਮ ਪੈਦਾ ਹੋਵੇ, ਉਸ ਨੂੰ ਗਤਿ ਕਹਿੰਦੇ ਹਨ। ਜਦੋਂ ਦੋਵੇਂ ਹੱਥ ਖੁੱਲ੍ਹੇ ਕੰਮ ਕਰਨ ਅਤੇ ਆਵਾਜ਼ ਵੀ ਖੁੱਲ੍ਹੀ (ਕੜਕੁੱਟ) ਪੈਦਾ ਹੋਵੇ ਤਾਂ ਉਸਦੀ ਸੰਗਿਆ ਸਾਥ ਹੁੰਦੀ ਹੈ।'⁴

ਗੁਰਬਾਣੀ ਵਿਚ ਵੀਣਾ, ਵਾਜਾ, ਰਬਾਬ, ਬੀਨ ਕਿੰਗਰੀ, ਮੁਰਲੀ, ਪਖਾਵਜ਼, ਮਿਰਦੰਗ, ਢੋਲਕ, ਘੁੰਗਰੂ ਆਦਿ ਮ੍ਰਿਗ ਦਾ ਵਰਣਨ ਉਪਲਬਧ ਹੈ। ਗੁਰੂ ਸਾਹਿਬਾਨ ਦੇ ਦਰਬਾਰੀ ਕੀਰਤਨ ਵਿਚ ਰਬਾਬ, ਸਰੰਦਾ, ਸਾਰੰਗੀ, ਤਾਊਸ, ਇਸਰਾਜ, ਦਿਲਰੁਬਾ ਅਤੇ ਮਿਰਦੰਗ ਜਾਂ ਪਖਾਵਜ਼ ਦਾ ਪ੍ਰਯੋਗ ਹੁੰਦਾ ਰਿਹਾ ਦਾ ਵੀ ਜ਼ਿਕਰ ਮਿਲਦਾ ਹੈ।

ਧਰੁਪਦ ਗਾਇਨ ਨਾਲ ਪਖਾਵਜ਼ ਦਾ ਵਾਦਨ ਹੁੰਦਾ ਹੈ ਅਤੇ ਪਖਾਵਜ਼ ਦਾ ਵਿਕਾਸ ਧਰੁਪਦ ਗਾਇਕੀ ਨਾਲ ਹੋਇਆ। ਪਖਾਵਜ਼ ਦੇ ਵਾਦਕ ਵੀ ਇਸ ਕਲਾ ਨਾਲ ਕਾਫ਼ੀ ਪ੍ਰਸਿੱਧ ਹੋਏ। ਅੱਜ ਮਿਰਦੰਗ ਦਾ ਪ੍ਰਚਾਰ ਦੱਖਣ ਵਿਚ ਹੈ। ਪਖਾਵਜ਼, ਮੂਰਜ਼, ਮਿਰਦੰਗ ਇਹ ਤਿੰਨੇ ਨਾਮ ਇਕ ਹੀ ਸਾਜ਼ ਦੇ ਦੱਸੇ ਜਾਂਦੇ ਹਨ। ਪਖਾਵਜ਼ ਨੂੰ ਭਾਰਤੀ ਸੰਗੀਤ ਦੇ ਤਿੰਨੇ ਅੰਗ ਗਾਇਨ, ਵਾਦਨ ਅਤੇ ਨਿੜ ਦੀ ਸੰਗਤੀ ਲਈ ਅਤਿਅੰਤ ਉਪਯੁਕਤ ਅਤੇ ਪ੍ਰਭਾਵਸ਼ਾਲੀ ਮੰਨਿਆਂ ਜਾਂਦਾ ਰਿਹਾ ਹੈ। ਮਿਰਦੰਗ ਦੀ ਉਤਪਤੀ ਸਬੰਧੀ ਕਈ ਦੰਤ ਕਥਾਵਾਂ ਪ੍ਰਚਲਿਤ ਹਨ। ਕੁਝ ਕਥਾਵਾਂ ਅਨੁਸਾਰ ਇਹ ਭਾਰਤੀ

ਸੰਗੀਤ ਦਾ ਆਦਿ ਤਾਲ ਸਾਜ਼ ਹੈ ਜਿਸ ਦੀ ਉਤਪਤੀ ਬ੍ਰਹਮਾ ਜੀ ਦੁਆਰਾ ਹੋਈ ਮੰਨੀ ਗਈ ਹੈ।ਪ੍ਰਾਚੀਨ ਗ੍ਰੰਥਕਾਰ ਸੁਧਾ ਕਲਸ਼ ਨੇ ਭਗਵਾਨ ਸੰਕਰ ਨੂੰ ਮਿਰਦੰਗ ਦਾ ਅਵਿਸ਼ਕਾਰਕ ਮੰਨਿਆ ਹੈ।

ਮਿਰਦੰਗ/ਪਖਾਵਜ ਦੇ ਸੰਬੰਧ ਵਿਚ ਡਾ. ਲਕਸ਼ਮੀ ਨਾਰਾਇਣ ਗਰਗ ਲਿਖਦੇ ਹਨ, 'ਨਟਰਾਜ ਸੰਕਰ ਦਾ ਡਮਰੂ ਸਭ ਤੋਂ ਪ੍ਰਾਚੀਨ, ਘਣ ਸਾਜ਼ ਹੈ, ਉਸਦੇ ਆਧਾਰ ਤੇ 'ਮਿਰਦੰਗ' ਦੀ ਉਤਪਤੀ ਹੋਈ।ਮਿਰਦੰਗ ਦੀ ਪ੍ਰਾਚੀਨਤਾ ਦਾ ਪ੍ਰਮਾਣ ਰਿਗਵੇਦ' (5/33/6) ਤੋਂ ਮਿਲਦਾ ਹੈ।ਉਸ ਵਿਚ ਵੀਣਾ, ਮਿਰਦੰਗ, ਬੰਸਰੀ ਅਤੇ ਡਮਰੂ ਦਾ ਵਰਣਨ ਵੀ ਆਇਆ ਹੈ।ਪੁਰਾਤਨ ਕਾਲ ਵਿਚ ਮਿਰਦੰਗ ਨੂੰ ਮ੍ਰਿਗਾਂ ਵੀ ਕਿਹਾ ਜਾਂਦਾ ਸੀ।'⁵

ਸਮੇਂ ਦੇ ਨਾਲ ਨਾਲ ਹਰ ਸੈਅ ਬਦਲਦੀ ਹੈ।ਇਸੇ ਹੀ ਅਧਾਰ ਤੇ ਖਿਆਲ ਗਾਇਕੀ ਦਾ ਆਗਮਨ ਹੋਇਆ। ਇਸ ਨਾਲ ਪਖਾਵਜ ਦੀ ਲੇੜ ਘਟ ਗਈ ਅਤੇ ਤਬਲੇ ਦੀ ਮੰਗ ਵਧ ਗਈ।ਤਬਲਾ ਹਰ ਸੈਲੀ ਨੂੰ ਚਾਰ ਚੰਨ ਲਾਉਣ ਵਿਚ ਪੂਰੀ ਸਹਾਇਤਾ ਦਿੰਦਾ ਹੈ।ਪਖਾਵਜ ਇਨ੍ਹਾਂ ਪੂਰਤੀਆਂ ਨੂੰ ਪੂਰਾ ਨਾ ਕਰਨ ਕਰਕੇ ਪਿੱਛੇ ਚਲਾ ਗਿਆ। 'ਪਖਾਵਜ ਦਾ ਵਿਕਾਸ 16ਵੀਂ ਸਦੀ ਤੋਂ 19ਵੀਂ ਸਦੀ ਤੱਕ ਧਰੁਪਦ, ਧਮਾਰ ਗਾਇਕੀ ਨਾਲ ਜ਼ੋਰਾਂ ਤੇ ਰਿਹਾ। ਉਪਰੰਤ ਇਸ ਦੀ ਥਾਂ ਤਬਲੇ ਨੇ ਲੈ ਲਈ, ਜਿਸ ਦੀ ਮਹੱਤਤਾ ਅੱਜ ਸਾਥੋਂ ਗੁੱਝੀ ਨਹੀਂ ਹੈ।'⁶ ਅੱਜ ਦੇ ਸੰਗੀਤ ਵਿਚ ਜੋ ਮਾਣ ਤਬਲਾ ਸੈਲੀ ਨੂੰ ਹੈ, ਉਹ ਪ੍ਰਾਚੀਨ ਸੈਲੀ ਪਖਾਵਜ ਵਾਦਨ ਨੂੰ ਨਹੀਂ ਹੈ।ਦੋਵਾਂ ਸੈਲੀਆਂ ਦੀ ਜੁੜਵੀਂ ਸੈਲੀ ਤਬਲਾ ਨੂੰ ਜੋ ਮਾਣ ਮਿਲਿਆ ਹੈ, ਉਸਦਾ ਪ੍ਰਤੱਖ ਪ੍ਰਮਾਣ ਹਰ ਸੈਲੀ ਨਾਲ ਤਬਲੇ ਦਾ ਸੰਗਤ ਕਰਨਾ ਹੈ।

ਪਖਾਵਜ ਤੋਂ ਤਬਲੇ ਦੀ ਰਚਨਾ ਹੋਈ ਹੈ। ਤਬਲਾ ਸੈਲੀ ਵਿਚ ਸ਼ਬਦਾਵਲੀ ਪਖਾਵਜ ਦੀ ਹੀ ਪ੍ਰਯੋਗ ਕੀਤੀ ਗਈ। ਪਰ ਬੋਲਾਂ ਦੇ ਨਿਕਾਸ ਅਤੇ ਤਕਨੀਕ ਵਿਚ ਅੰਤਰ ਆ ਗਿਆ, ਜਿਸ ਨੇ ਆਧੁਨਿਕ ਸੰਗੀਤ ਨੂੰ ਸੰਵਾਰਿਆ ਹੀ ਨਹੀਂ ਸਗੋਂ ਸ਼ਿੰਗਾਰਿਆ ਵੀ ਹੈ। ਇਸ ਦੇ ਬੋਲਾਂ ਦੀ ਮਿਠਾਸ ਅਜੋਕੇ ਸੰਗੀਤ ਨੂੰ ਭਾਵ-ਰਸ ਵੱਲ ਵਧੇਰੇ ਪ੍ਰੇਰਦੀ ਹੈ। ਬੋਲਾਂ ਦੀ ਮਿਠਾਸ ਕਰਕੇ ਅਜੋਕੇ ਸੰਗੀਤ ਨੂੰ ਜਿਸ ਪੱਧਰ ਤੇ ਤਬਲਾ ਵਾਦਨ ਸੈਲੀ ਲੈ ਗਈ ਹੈ, ਪਖਾਵਜ ਉਸ ਤੋਂ ਕਿਤੇ ਢੂਰ ਹੈ।

ਪਖਾਵਜ ਵਿਚ ਜ਼ਿਆਦਾ ਖੁੱਲ੍ਹੇ ਬੋਲਾਂ ਦਾ ਪ੍ਰਚਾਰ ਹੈ ਅਤੇ ਤਬਲੇ ਵਿਚ ਬੰਦ ਬੋਲਾਂ ਦਾ ਵਿਸਥਾਰ ਹੈ।ਦੋਵਾਂ ਸੈਲੀਆਂ ਦੀ ਤਾਲ ਵੰਡ, ਜਿਸ ਦਾ ਸਬੰਧ ਸਮਾਨ ਮਾਤਰਾ ਦੀ ਤਾਲ ਨਾਲ ਹੈ ਉਹ ਦੋਵਾਂ ਦੀ ਇਕ ਹੈ। ਪਰ ਤਾਲ ਦੇ ਬੋਲਾਂ ਦਾ ਅੰਤਰ ਹੈ। ਅਜੋਕੇ ਯੁੱਗ ਵਿਚ ਪਖਾਵਜ ਦੀਆਂ ਤਾਲਾਂ ਤਬਲੇ ਤੇ ਹੀ ਵਜਾਈਆਂ ਜਾਂਦੀਆਂ ਹਨ। ਉਸਤਾਦਾਂ ਨੇ ਤਾਲਾਂ ਦੀ ਨੀਂਹ ਪਖਾਵਜ ਸੈਲੀ ਨੂੰ ਹੀ ਮੰਨਿਆਂ ਹੈ।

ਗੁਰਮਤਿ ਸੰਗੀਤ ਵਿਚ ਅਤੇ ਆਮ ਬੋਲ ਚਾਲ ਦੀ ਭਾਸ਼ਾ ਵਿਚ ਇਸ ਨੂੰ ਜੋੜੀ ਕਹਿੰਦੇ ਹਨ। ਅੱਜਕੱਲ੍ਹੇ ਤਬਲੇ ਦੀ ਲੋਕਪ੍ਰਿਯਤਾ ਸਿਖਰ ਤੇ ਹੈ। ਗੁਰਮਤਿ ਸੰਗੀਤ ਵਿਚ ਵੀ 'ਤਬਲੇ' ਦੀ ਸੰਗਤ ਲਾਜ਼ਮੀ ਰੂਪ ਵਿਚ ਕੀਤੀ ਜਾਂਦੀ ਹੈ। ਇਸਦੇ ਦੋ ਭਾਗ ਹੁੰਦੇ ਹਨ- ਛੁੱਗੀ (ਧਮਾਂ) ਅਤੇ ਪੁੜਾ (ਬਾਇਆਂ) ਅਠਾਰੂਵੀਂ ਸਦੀ ਵਿਚ ਤਬਲੇ ਦੀ ਰਚਨਾ ਹੋ ਚੁੱਕੀ ਹੈ। ਸੁਧਾਰ ਖਾਂ ਢਾਡੀ ਇਸਦੇ ਰਚਨਾਕਾਰ ਮੰਨੇ ਜਾਂਦੇ ਹਨ। ਗੁਰਮਤਿ ਸੰਗੀਤ ਵਿਚ ਢਾਡੀ ਪਰੰਪਰਾ

ਦਾ ਮਹੱਤਵਪੂਰਨ ਸਥਾਨ ਹੈ। ਗੁਰੂ ਕਾਲ ਵਿਚ ਸਤਾਰੂਵੀਂ ਸਦੀ ਤੱਕ ਦੇ ਦਰਬਾਰੀ ਕੀਰਤਨ ਵਿਚ ਪਖਾਵਜ਼ਾਂ ਨਾਲ ਸੰਗਤ ਕੀਤੀ ਜਾਂਦੀ ਸੀ ਪਰੰਤੂ ਉਸ ਤੋਂ ਪਿੱਛੋਂ ਅਠਾਰੂਵੀਂ ਸਦੀ ਤੋਂ ਹਰੇਕ ਗਾਇਨ- ਵਾਦਨ ਸ਼ੈਲੀ ਦੇ ਨਾਲ ਤਬਲੇ ਦੀ ਸੰਗਤ ਵੀ ਅਰੰਭ ਹੋ ਗਈ।

ਆਦਿ ਕਾਲ ਵਿਚ ਭੂਮੀ ਦੁੰਦੁਭੀ ਤੋਂ ਮਿਰਦੰਗ ਜਾਂ ਪਖਾਵਜ਼ ਦਾ ਇਤਿਹਾਸਿਕ ਵਿਕਾਸ ਅਰੰਭ ਹੋ ਕੇ ਨਗਾਰਾ ਦੇ ਰੂਪ ਵਿਚ ਵਿਕਸਿਤ ਹੋਇਆ ਜਿਸਤੋਂ ਢੋਲ, ਪਖਾਵਜ਼ ਅਤੇ ਢੋਲਕ ਦਾ ਵਿਕਾਸ ਹੋਇਆ। ਪ੍ਰਾਚੀਨ ਕਾਲ ਵਿਚ ਹੀ ਪਖਾਵਜ਼ (ਮਿਰਦੰਗ) ਦੀ ਰਚਨਾ ਹੋਈ। ਗੁਰਮਤਿ ਸੰਗੀਤ ਵਿਚ ਪਖਾਵਜ਼ ਦੀ ਸੰਗਤ 17-18 ਵੀਂ ਸਦੀ ਤੱਕ ਹੁੰਦੀ ਰਹੀ ਹੈ ਕਿਉਂਕਿ ਉਦੋਂ ਤੱਕ ਧਰੂਪਦ ਪ੍ਰਧਾਨ ਗਾਇਕੀ ਦਾ ਬੋਲਬਾਲਾ ਸੀ। 18-19 ਵੀਂ ਸਦੀ ਵਿਚ ਖਿਆਲ ਗਾਇਕੀ ਦੀ ਪ੍ਰਧਾਨਤਾ ਦੇ ਕਾਰਨ ਅਤੇ ਤਬਲੇ ਦੀ ਲੋਕਪ੍ਰਿਯਤਾ ਦੇ ਕਾਰਨ ਪਖਾਵਜ਼ ਦੀ ਵਰਤੋਂ ਘੱਟ ਹੋ ਗਈ। ਆਧੁਨਿਕ ਕਾਲ ਵਿਚ ਸ਼ਬਦ ਗਾਇਨ ਦੇ ਨਾਲ ਤਬਲੇ ਦੀ ਸੰਗਤ ਕੀਤੀ ਜਾਂਦੀ ਹੈ। ਇਸ ਦੀ ਆਵਾਜ਼, ਪਖਾਵਜ਼ ਨਾਲੋਂ ਕੁੱਝ ਮੱਧਮ ਪ੍ਰੰਤੂ ਮਧੁਰ ਹੁੰਦੀ ਹੈ।

ਗੁਰੂ ਨਾਨਕ ਦੇਵ ਜੀ ਦੁਆਰਾ ਕੀਰਤਨ ਪਰੰਪਰਾ ਵਿਚ ਰਬਾਬ ਨਾਲ ਤਾਲ ਸਾਜ਼ ਮਿਰਦੰਗ ਦਾ ਵਾਦਨ ਹੋਣ ਦਾ ਵੀ ਜ਼ਿਕਰ ਮਿਲਦਾ ਹੈ 'ਜਦੋਂ ਆਪ ਕਰਤਾਰਪੁਰ ਆ ਕੇ ਟਿਕੇ ਤਾਂ ਸਵੇਰੇ-ਸ਼ਾਮ ਕੀਰਤਨ ਵਿਚ ਰਬਾਬ ਦੇ ਨਾਲ ਮਿਰਦੰਗ ਵੀ ਵਜਾਇਆ ਜਾਂਦਾ ਸੀ। ਕੀਰਤਨ ਦਾ ਇਹੋ ਨਿਯਮ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਚਲਦਾ ਰਿਹਾ।'⁷

ਕੀਰਤਨ ਦੇ ਨਾਲ ਮਿਰਦੰਗ (ਪਖਾਵਜ਼) ਦੇ ਪ੍ਰਯੋਗ ਬਾਰੇ ਵਿਵਰਨ ਮਿਲਦਾ ਹੈ। 16ਵੀਂ ਸਦੀ ਤੋਂ ਬਾਅਦ ਉੱਤਰ ਭਾਰਤੀ ਸੰਗੀਤ ਪੱਧਤੀ ਵਿਚ ਖਾਸ ਪਰਿਵਰਤਨਾਂ ਦਾ ਵੀ ਜ਼ਿਕਰ ਮਿਲਦਾ ਹੈ-' ਮਿਰਦੰਗ ਤੋਂ ਤਬਲਾ (ਜੋੜੀ), ਵੀਣਾ ਤੋਂ ਸਿਤਾਰ, ਰਬਾਬ ਤੋਂ ਸਰੋਦ ਅਤੇ ਸਾਰੰਗੀ ਤੋਂ ਸਰੰਦਾ, ਦਿਲਰੁਬਾ (ਤਾਊਸ) ਇਤਿਆਦਿ ਤੰਤੀ ਸਾਜ਼ ਬਣਾਏ ਗਏ। ਇਸ ਦਾ ਅਸਰ ਗੁਰਮਤਿ ਸੰਗੀਤ ਦੀ ਗਾਇਕੀ ਤੇ ਵੀ ਪਿਆ ਭਾਵ ਗੁਰੂੰਘਰ (ਗੁਰਦੁਆਰਿਆਂ) ਜਿੱਥੇ ਪਹਿਲਾਂ ਰਬਾਬ ਤੇ ਸਰੰਦੇ ਨਾਲ ਕੀਰਤਨ ਹੁੰਦਾ ਸੀ ਉੱਥੇ ਸਿਤਾਰ ਅਤੇ ਤਾਊਸ (ਦਿਲਰੁਬਾ) ਵੀ ਕੀਰਤਨ ਵਿਚ ਸ਼ਾਮਿਲ ਹੋ ਗਏ ਅਤੇ ਮਿਰਦੰਗ ਦੀ ਥਾਂ ਜੋੜੀ (ਤਬਲਾ) ਦੀ ਥਾਪ ਲੱਗਣੀ ਅਰੰਭ ਹੋ ਗਈ।'⁸

ਤਬਲੇ ਦੀ ਉਤਪਤੀ ਬਾਰੇ ਅੰਗਰੇਜ਼ੀ ਲੇਖਕ ਕੈਪਟਨ ਵਿਲਰਡ ਨੇ ਆਪਣੀ ਪੁਸਤਕ 'ਭਾਰਤੀਯ ਸੰਗੀਤ ਵਾਦਯ' ਵਿਚ ਲਿਖਿਆ ਹੈ ਕਿ 'ਤਬਲਾ' ਮਿਰਦੰਗ ਅਤੇ ਢੋਲਕ ਤੋਂ ਬਾਅਦ ਵਿਚ ਵਿਕਸਿਤ ਹੋਇਆ ਹੈ।⁹

ਤਬਲੇ ਦੀ ਵਧੇਰੇ ਵਰਤੋਂ ਨੇ ਹੌਲੀ ਹੌਲੀ ਪਖਾਵਜ਼ ਅਤੇ ਹੋਰ ਸਾਜ਼ਾਂ ਤੇ ਅਸਰ ਪਾਇਆ, ਜਿਸ ਨਾਲ ਇਹ ਸਾਜ਼ ਅਲੋਪ ਹੋਣ ਲੱਗੇ। ਜਿਉਂ-ਜਿਉਂ ਠੁਮਰੀ, ਗੁਜ਼ਲ, ਖਿਆਲ, ਤਰਾਨਾ, ਸਿਤਾਰ ਵਿਚ ਮਸੀਤਖਾਨੀ, ਰਜ਼ਾਖਾਨੀ ਗਤਾਂ, ਸੰਗੀਤ ਦੀਆਂ ਗਾਇਨ ਸ਼ੈਲੀਆਂ ਬਦਲ ਕੇ ਆਪਣੇ ਨਵੇਂ ਰੂਪ ਵਿਚ ਆਈਆਂ, ਤਿਉਂ ਤਿਉਂ ਇਹਨਾਂ ਸ਼ੈਲੀਆਂ

ਨਾਲ ਸੰਗਤ ਸਾਜ਼ਾਂ ਦੀ ਵੀ ਲੋੜ ਮਹਿਸੂਸ ਹੋਈ। ਸਿੱਟੇ ਵਜੋਂ ਤਬਲੇ ਦੀ ਸੰਗਤ ਨਾਲ ਪਖਾਵਜ਼, ਮਿਰਦੰਗ ਆਦਿ ਸਾਜ਼ਾਂ ਦਾ ਪ੍ਰਯੋਗ ਘਟ ਹੋ ਗਿਆ।¹⁰

ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਕੀਰਤਨ ਪਰੰਪਰਾ ਕਾਰਨ ਵੀ ਗੁਰੂ ਘਰ ਦੇ ਸਾਜ਼ਾਂ ਵਜੋਂ ਪਖਾਵਜ਼ ਦਾ ਵੱਡਾ ਯੋਗਦਾਨ ਰਿਹਾ ਹੈ। ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ ਪਖਾਵਜ਼ ਸਾਜ਼ ਦਾ ਅਹਿਮ ਬੋਲਬਾਲਾ ਰਿਹਾ ਹੈ। ਇਸ ਦਾ ਹਵਾਲਾ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਿੱਤਾ ਹੈ:-

ਪਰਿ ਘਰਿ ਬਾਬਾ ਗਾਵੀਐ ਵਜਣ ਤਾਲ ਮਿਰਦੰਗ ਰਬਾਬਾ। (ਵਾਰ 24, ਪੋੜੀ 4)

ਗੁਰੂ ਅਰਜਨ ਦੇਵ ਜੀ ਰਬਾਬ ਅਤੇ ਪਖਾਵਜ਼ ਦਾ ਜ਼ਿਕਰ ਗੁਰਬਾਣੀ ਵਿਚ ਕਰਦੇ ਹਨ ਕਿ

ਤੇਰਾ ਜਨ ਨਿਰਤਿ ਕਰੇ ਗੁਨ ਗਾਵੈ

ਰਬਾਬ ਪਖਾਵਜ਼ ਤਾਲ ਘੁੰਗਰੂ ਅਨਹਦ ਸਬਦੁ ਵਜਾਵੈ।

(ਆਸਾ ਰਾਗੁ ਮ: 5 ਪੰਨਾ 381)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਅਨੇਕਾਂ ਸੰਗੀਤਕ ਸਾਜ਼ਾਂ ਦਾ ਜ਼ਿਕਰ ਆਉਂਦਾ ਹੈ। ਰਬਾਬ ਅਤੇ ਪਖਾਵਜ਼/ਮਿਰਦੰਗ ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ ਬਹੁਤ ਮਹੱਤਵਪੂਰਨ ਹਨ। ਗੁਰੂ ਘਰਾਂ ਦੀ ਕੀਰਤਨ ਪਰੰਪਰਾ ਵਿਚ ਰਬਾਬ ਨਾਲ ਪਖਾਵਜ਼ ਦਾ ਅਟੁੱਟ ਸਬੰਧ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਰਬਾਬ ਅਤੇ ਪਖਾਵਜ਼ ਦਾ ਹਵਾਲਾ ਮਿਲਦਾ ਹੈ:-

ਗੁਰਬਾਣੀ ਲਿਖਿ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੈ। (ਵਾਰ 6 ਪੋੜੀ 12)

ਕਰ ਕਰਿ ਤਾਲ ਪਖਾਵਜ਼ ਨੈਨਹੁ ਮਾਥੈ ਵਜਹਿ ਰਬਾਬਾ।

(ਰਾਮਕਲੀ ਮਹਲਾ 5 ਪੰਨਾ 884)

ਇਨ੍ਹਾਂ ਉਪਰੋਕਤ ਗੁਰਬਾਣੀ ਦੇ ਹਵਾਲਿਆਂ ਤੋਂ ਪਖਾਵਜ਼ ਤੇ ਰਬਾਬ ਦਾ ਗੁਰਬਾਣੀ ਨਾਲ ਗੂੜਾ ਸਬੰਧ ਪਤਾ ਚਲਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਬਾਣੀ ਵਿਚ 'ਰਬਾਬ ਅਤੇ ਪਖਾਵਜ਼ ਦਾ ਜ਼ਿਕਰ ਇਸ ਪ੍ਰਕਾਰ ਮਿਲਦਾ

ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਪਖਾਵਜ਼ ਇਕ ਪੁਰਾਤਨ ਸਾਜ਼ ਹੈ। ਕੀਰਤਨ ਸੈਲੀ ਨਾਲ ਸਭ ਤੋਂ ਪਹਿਲਾਂ ਪੰਜਾਬ ਵਿਚ ਇਸ ਦਾ ਪ੍ਰਚਾਰ ਸੀ।¹¹ ਬਾਬ ਪਖਾਵਜ਼ ਤਾਲ ਘੁੰਘਰੂ ਅਨਹਦ ਸਬਦ ਵਜਾਵੇ।

ਪੰਡੂ ਸਮੇਂ ਦੇ ਬਦਲਾਅ ਦੀ ਦੌੜ ਨਾਲ ਭੱਜਦਿਆਂ ਭੱਜਦਿਆਂ ਅੱਜ ਅਸੀਂ ਪੁਰਾਤਨ ਸਾਜ਼ਾਂ ਤੋਂ ਪਾਸਾ ਵੱਟਦੇ ਜਾ ਰਹੇ ਹਾਂ। ਵਰਤਮਾਨ ਵਿੱਚ ਪਖਾਵਜ਼ ਦੀ ਥਾਂ ਤਬਲਾ ਸਾਜ਼ ਨੇ ਲੈ ਲਈ ਹੈ। ਦਿਲਰਬਾ, ਸਾਰੰਦਾ, ਤਾਊਸ ਦੀ ਥਾਂ ਅੱਜ ਹਰਮੈਨੀਅਮ ਵਧੇਰੇ ਸੁਣਿਆ ਜਾ ਸਕਦਾ ਹੈ। ਪੁਰਾਤਨ ਕੀਰਤਨ ਪਰੰਪਰਾ ਨੂੰ ਧਿਆਨ ਵਿੱਚ ਰੱਖਕੇ ਗੁਰੂ ਘਰ ਦੀਆਂ ਟਕਸਾਲਾਂ, ਯੂਨੀਵਰਸਿਟੀਆਂ, ਧਾਰਮਿਕ ਸੰਸਥਾਵਾਂ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਸਭ ਨੂੰ

ਧਰੁਪਦ, ਧਮਾਰ ਅਤੇ ਪਖਾਵਜ਼ ਦੀ ਸਿਖਲਾਈ ਦੇ ਯੋਗ ਪ੍ਰਬੰਧ ਕਰਨੇ ਚਾਹੀਏ ਹਨ ਤਾਂ ਕਿ ਗੁਰੂ ਘਰ ਦੇ ਸਾਜ਼ ਪਖਾਵਜ਼ ਨੂੰ ਅਤੇ ਧਰੁਪਦ ਅੰਗ ਦੀ ਸ਼ਬਦ ਪ੍ਰਧਾਨ ਸੈਲੀ ਨੂੰ ਸੰਭਾਲ ਕੇ ਗੁਰੂ ਘਰ ਦੀ ਪੁਰਾਤਨ ਕੀਰਤਨ ਪਰੰਪਰਾ ਨੂੰ ਸੰਭਾਲਿਆ ਜਾ ਸਕੇ। ਗੁਰੂ ਘਰ ਦੀ ਪੁਰਾਤਨ ਰਵਾਇਤ ਧਰੁਪਦ ਅੰਗ ਦੀ ਸੈਲੀ ਅਨੁਸਾਰ ਪਖਾਵਜ਼ ਦੇ ਸਾਥ ਨਾਲ ਕੀਰਤਨ ਕਰਨ ਦੀ ਪਹਿਲ ਕੀਤੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਗੁਰੂ ਘਰ ਦੇ ਰਵਾਇਤੀ ਕੀਰਤਨ ਬਾਰੇ ਜਾਣਕਾਰੀ ਮਿਲ ਸਕੇ।

ਹਵਾਲੇ ਅਤੇ ਟਿੱਪਣੀਆਂ:

1. ਗੁਰੂਘਰ ਦਾ ਸਾਜ਼ ਪਖਾਵਜ਼' ਪ੍ਰੈ. ਹਰਭਜਨ ਸਿੰਘ ਧਾਰੀਵਾਲ, ਅੰਮ੍ਰਿਤ ਕੀਰਤਨ ਫਰਵਰੀ 2020
2. ਵਿਸਮਾਦ ਨਾਦ'- ਗੁਰਮਤਿ ਸੰਗੀਤ ਵਿਸ਼ੇਸ਼ ਅੰਕ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਕਲਾਂ, ਲੁਧਿਆਣਾ, ਪੰਨਾ- 23
3. ਵਿਸਮਾਦ ਨਾਦ'- ਗੁਰਮਤਿ ਸੰਗੀਤ ਵਿਸ਼ੇਸ਼ ਅੰਕ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਕਲਾਂ, ਲੁਧਿਆਣਾ, ਪੰਨਾ 50
4. ਵਿਸਮਾਦ ਨਾਦ'- ਗੁਰਮਤਿ ਸੰਗੀਤ ਵਿਸ਼ੇਸ਼ ਅੰਕ, ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਕਲਾਂ, ਲੁਧਿਆਣਾ, ਪੰਨਾ -51
5. ਸੰਗੀਤ ਵਿਸ਼ਾਰਦ (ਹਿੰਦੀ)', ਹਾਥਰਸ ਪ੍ਰਕਾਸ਼ਨ (ਯੂ.ਪੀ.)-1970 ਪੰਨਾ- 37
6. ਤਬਲਾ ਵਾਦਨ- ਭਾਗ ਤੀਜਾ, ਰਣਜੀਤ ਸਿੰਘ, ਗੁਰਦੀਪ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ- 11
7. ਗੁਰਮਤਿ ਸੰਗੀਤ ਸਾਗਰ-ਭਾਗ ਤੀਜਾ, ਪ੍ਰਿਸੀਪਲ ਦਿਆਲ ਸਿੰਘ, ਪੰਨਾ -21
8. ਗੁਰਮਤਿ ਸੰਗੀਤ ਸਾਗਰ-ਭਾਗ ਤੀਜਾ, ਪ੍ਰਿਸੀਪਲ ਦਿਆਲ ਸਿੰਘ, ਪੰਨਾ- 21
9. ਭਾਰਤੀਯ ਸੰਗੀਤ ਵਾਦਯ, ਗਿਆਨ ਪੀਠ ਪ੍ਰਕਾਸ਼ਨ ਨਵੀਂ ਦਿੱਲੀ 1973, ਪੰਨਾ -77
10. ਤਬਲਾ ਵਾਦਨ- ਭਾਗ ਤੀਜਾ ਰਣਜੀਤ ਸਿੰਘ, ਗੁਰਦੀਪ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ- 5
11. ਤਬਲਾ ਵਾਦਨ- ਭਾਗ ਤੀਜਾ ਰਣਜੀਤ ਸਿੰਘ, ਗੁਰਦੀਪ ਸਿੰਘ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ- 9